

# ਖਾਣੀ ਉੱਤੇ ਚੱਲਣਾ

(14:22-36)

ਇਸ ਪਾਠ ਵਿਚ ਚੇਲਿਆਂ ਨੂੰ ਬੇੜੀ ਤੇ ਗਲੀਲ ਦੀ ਸ਼ੀਲ ਦੇ ਢੂਜੇ ਪਾਸੇ ਜਾਣ ਲਈ ਕਿਹਾ ਗਿਆ ਸੀ। ਚੇਲਿਆਂ ਦੇ ਪਰੋਸ਼ਾਨ ਹੋ ਜਾਣ ਤੇ ਅਤੇ ਉਸਦੇ ਪਾਣੀ ਤੇ ਉਨ੍ਹਾਂ ਕੋਲ ਚੱਲ ਕੇ ਆਉਣ ਅਤੇ ਤੁਛਾਨ ਨੂੰ ਥੱਮੁਣ ਨਾਲ ਯਿਸੂ ਦੀ ਸਮਰੱਥਾ ਵਿਖਾਈ ਦਿੱਤੀ ਸੀ।

### ਯਿਸੂ ਇਕੱਲਿਆਂ ਦੁਆ ਕਰਦਾ ਹੈ (14:22, 23)

<sup>22</sup>ਉਹ ਨੇ ਉਸੇ ਵੇਲੇ ਚੇਲਿਆਂ ਨੂੰ ਤਗੀਦ ਕੀਤੀ ਭਈ ਜਦ ਤੀਕਰ ਮੈਂ ਭੀੜ ਨੂੰ ਵਿਦਿਆ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਪਾਰ ਲੰਘ ਜਾਓ। <sup>23</sup>ਅਤੇ ਉਹ ਭੀੜ ਨੂੰ ਵਿਦਿਆ ਕਰ ਕੇ ਪ੍ਰਾਰਥਨਾ ਕਰਨ ਲਈ ਨਿਰਾਲੇ ਵਿਚ ਪਹਾੜ ਤੇ ਚੜ੍ਹ ਗਿਆ ਅਰ ਜਾਂ ਸੰਝ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ।

**ਆਇਤ 22.** ਪੰਜ ਹਜ਼ਾਰ ਨੂੰ ਖੁਆਉਣ ਦੇ ਬਾਅਦ ਲਗਦਾ ਹੈ ਕਿ ਯਿਸੂ ਨੂੰ ਭੀੜ ਨੂੰ ਵਿਦਿਆ ਕਰਨ ਦੀ ਕਾਹਲੀ ਸੀ। ਉਨ੍ਹਾਂ ਨੂੰ ਉਸ ਨੂੰ ਆਪਣਾ ਬਾਦਸ਼ਾਹ ਬਣਾਉਣ ਦੀ ਚਿੰਤਾ ਹੋਵੇਗੀ (ਯੂਹੰਨਾ 6: 14, 15)। ਉਸਦੀ ‘ਬਾਦਸ਼ਾਹੀ ਇਸ ਜਗਤ ਤੋਂ ਨਹੀਂ’ ਹੈ (ਯੂਹੰਨਾ 18: 36), ਜਿਸ ਕਰਕੇ ਦੁਨਿਆਵੀ ਗੱਦੀ ਤੇ ਹਕੂਮਤ ਕਰਨ ਜਾਂ ਜੰਗ ਵਿਚ ਉਨ੍ਹਾਂ ਦੀ ਅਗਵਾਈ ਕਰਨ ਵਿਚ ਉਸਦੀ ਕੋਈ ਦਿਲਚਸਪੀ ਨਹੀਂ ਸੀ।

ਉਹ ਨੇ ਉਸੇ ਵੇਲੇ ਚੇਲਿਆਂ ਨੂੰ ਤਗੀਦ ਕੀਤੀ ਭਈ ਜਦ ਤੀਕਰ ਮੈਂ ਭੀੜ ਨੂੰ ਵਿਦਿਆ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਪਾਰ ਲੰਘ ਜਾਓ। ਕਿਰਿਆ ਸ਼ਬਦ ‘‘ਤਗੀਦ ਕੀਤੀ’’ (anankazō) ਦਾ ਅਰਥ ‘‘ਮਜ਼ਬੂਰ,’’ ‘‘ਦੇ ਵੱਸ’’ ਜਾਂ ‘‘ਜ਼ੋਰਦਾਰ ਢੰਗ ਨਾਲ ਬੇਨਤੀ’’ ਹੋ ਸਕਦਾ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਲੋਕਾਂ ਦੀਆਂ ਕੌਮੀ ਭਾਵਨਾਵਾਂ ਵਿਚ ਵਹਿਣ ਤੋਂ ਉਨ੍ਹਾਂ ਦੀ ਰਾਖੀ ਕਰਨ ਲਈ ਛੇਤੀ ਕੀਤੀ। ਉਸਦੀ ਸਿੱਖਿਆ ਦੇ ਬਾਵਜੂਦ ਚੇਲਿਆਂ ਦੇ ਦਿਮਾਗ ਵਿਚ ਆਮ ਤੌਰ ਤੇ ਰਾਜ ਬਾਰੇ ਦੁਨਿਆਵੀ ਵਿਚਾਰ ਹੀ ਰਹਿੰਦੇ ਸਨ (20: 20, 21; ਰਸੂਲਾਂ ਦੇ ਕੰਮ 1: 6) ਅਤੇ ਅਸਾਨੀ ਨਾਲ ਉਹ ਲੋਕਾਂ ਤੋਂ ਪ੍ਰਭਾਵਿਤ ਹੋ ਸਕਦੇ ਸਨ। ‘‘ਪਾਰ’’ ਤੋਂ ਭਾਵ ਸ਼ੀਲ ਦੇ ਪੱਛਮ ਵੱਲ ਜਾਣਾ ਸੀ ਜਿਥੋਂ ਉਹ ਪਹਿਲਾਂ ਚੱਲੇ ਸਨ (14: 13) ਅਤੇ ਜਿਥੋਂ ਉਨ੍ਹਾਂ ਨੇ ਜਾਣਾ ਸੀ (14: 34)।

**ਆਇਤ 23.** ਇਸਦੇ ਇਲਾਵਾ ਯਿਸੂ ਨੇ ਭੀੜ ਨੂੰ ਵਿਦਿਆ ਇਸ ਕਰਕੇ ਵੀ ਕੀਤਾ ਕਿਉਂਕਿ ਉਹ ਪ੍ਰਾਰਥਨਾ ਕਰਨ ਲਈ ਨਿਰਾਲੇ ਵਿਚ ਜਾਣਾ ਚਾਹੁੰਦਾ ਸੀ। ਇੰਜੀਲ ਦੇ ਵਿਰਤਾਂਤਾਂ ਵਿਚ ਯਿਸੂ ਦੇ ਦੁਆ ਕਰਨ ਦੇ ਘੱਟੋ-ਘੱਟ ਪੰਜ ਵਿਰਤਾਂਤ ਹਨ, ਪਰ ਮੱਤੀ ਵਿਚ ਉਨ੍ਹਾਂ ਵਿੱਚੋਂ ਸਿਰਫ ਦੋ ਦਾ ਜ਼ਿਕਰ ਹੈ। ਇਕ ਤਾਂ ਇੱਥੇ ਮਿਲਦਾ ਹੈ ਅਤੇ ਦੂਜਾ ਗਾਥਸਮਨੀ ਵਿਚ ਕੀਤੀ ਉਹਦੀ ਦੁਆ ਹੈ (26: 36-44)। ਇਸ ਮੌਕੇ ਤੇ ਯਿਸੂ ਦੁਆ ਕਰਨ ਲਈ ਪਹਾੜ (oros) ਜਾਂ ‘‘ਪਹਾੜੀ’’ ਤੇ ਚੜ੍ਹ ਗਿਆ। ਇੰਜੀਲ ਦੇ ਮੱਤੀ ਦੇ ਵਿਰਤਾਂਤ ਵਿਚ ਪਹਾੜ ਅਤੇ ਪਹਾੜੀਆਂ ਮੁੱਖ ਤੌਰ ਤੇ ਪਾਈਆਂ ਜਾਂਦੀਆਂ ਹਨ (4: 8;

5:1; 8:1; 15:29; 17:1, 9; 21:1; 24:3; 26:30; 28:16)। ਇਹ ਪੱਕਾ ਨਹੀਂ ਹੈ ਕਿ ਯਿਸੂ ਨੇ ਕਿੰਨੀ ਦੇਰ ਤਕ ਦੁਆ ਕੀਤੀ। ਉਸ ਨੇ ਸੰਭ ਹੋਣ ਤੇ ਸੂਰਜ ਛੁੱਥਣ ਦੇ ਬਾਅਦ ਸ਼ੁਰੂ ਕੀਤਾ ਹੋਵੇਗਾ। ਉਸਦੇ ਝੀਲ ਉੱਤੇ ਚੱਲ ਕੇ ਚੇਲਿਆਂ ਉੱਤੇ ਜਾਣ ਵੇਲੇ “ਰਾਤ ਦਾ ਚੌਥਾ ਪਹਿਰ” ਸੀ ਜੋ ਮੁੰਹ ਹਨੇਰੇ 3:00 ਵਜੇ ਦੇ ਬਾਅਦ ਹੋਵੇਗਾ (14:25)। ਇਹ ਦੁਆ ਕਰਨ ਲਈ ਲੰਮਾ ਸਮਾਂ ਲਗ ਸਕਦਾ ਹੈ, ਪਰ ਯਿਸੂ ਨੇ ਘੱਟੋ-ਘੱਟ ਇਕ ਵਾਰ ਸਾਰੀ ਰਾਤ ਦੁਆ ਕੀਤੀ (ਲੂਕਾ 6:12)।

### ਯਿਸੂ ਪਾਣੀ ਉੱਤੇ ਚੱਲਦਾ ਹੈ (14:24-27)

<sup>24</sup>ਪਰ ਬੇੜੀ ਉਸ ਵੇਲੇ ਝੀਲ ਵਿਚ ਲਹਿਰਾਂ ਦੀ ਮਾਰੀ ਡੋਲਦੀ ਸੀ ਇਸ ਲਈ ਜੋ ਪੌਣ ਸਾਹਮਣੀ ਸੀ। <sup>25</sup>ਅਤੇ ਰਾਤ ਦੇ ਚੌਥੇ ਪਹਿਰ ਉਹ ਝੀਲ ਦੇ ਉੱਤੋਂ ਦੀ ਉਨ੍ਹਾਂ ਵੱਲ ਤੁਰਦਾ ਹੋਇਆ ਆਇਆ। <sup>26</sup>ਅਤੇ ਜਾਂ ਚੇਲਿਆਂ ਨੇ ਉਹ ਨੂੰ ਝੀਲ ਤੇ ਤੁਰਦਿਆਂ ਵੇਖਿਆ ਤਾਂ ਕੈਂਬਰ ਕੇ ਆਖਣ ਲੱਗੇ, ਇਹ ਭੂਤਨਾ ਹੈ! ਅਤੇ ਡਰ ਕੇ ਡਿੱਡਿਆ ਉੱਠੇ। <sup>27</sup>ਪਰ ਯਿਸੂ ਨੇ ਝੱਟ ਉਨ੍ਹਾਂ ਨੂੰ ਆਖਿਆ, ਹੌਸਲਾ ਰੱਖੋ! ਮੈਂ ਹਾਂ, ਨਾ ਡਰੋ।

ਆਇਤ 24. ਯਿਸੂ ਦੇ ਪਹਾੜ ਤੋਂ ਹੇਠਾਂ ਆਉਣ ਵੇਲੇ ਬੇੜੀ ਝੀਲ ਵਿਚ ਸੀ। “ਵਿਚ” ਦੀ ਥਾਂ ਯੂਨਾਨੀ ਲਿਖਤ ਵਿਚ ‘ਬਹੁਤ ਸਟੇਡੀਆ’ ਹੈ। ਇਕ ਸਟੇਡੀਅਨ 607 ਛੁੱਟ ਦੇ ਕਰੀਬ ਦਾ ਯੂਨਾਨੀ-ਰੋਮੀ ਨਾਪ ਸੀ। ਇੰਜੀਲ ਦੇ ਯੂਹੰਨਾ ਦੇ ਵਿਰਤਾਂਤ ਵਿਚ ਇਹ ਕਹਿੰਦਿਆਂ ਕਿ ਚੇਲੇ ‘ਢਾਈ ਤੋਂ ਤਿੰਨ ਕੋਂਠ ਤੀਕਰ’ ਭਾਵ ‘ਪੰਝੀ ਤੋਂ ਤੀਹ ਸਟੇਡੀਆ’ ਨਿੱਕਲ ਗਏ ਸਨ, ਵਧੇਰੇ ਸਪੱਸ਼ਟ ਦੱਸਦਾ ਹੈ (ਯੂਹੰਨਾ 6:19)। ਮਰਕੁਸ ਕਹਿੰਦਾ ਹੈ ਕਿ ‘ਬੇੜੀ ਝੀਲ ਦੇ ਵਿਚਾਲੇ ਸੀ’ (ਮਰਕੁਸ 6:47)।<sup>1</sup> ਭਾਸ਼ਾ ਕਿਸੇ ਵੀ ਅਜਿਹੀ ਸੰਭਾਵਨਾ ਨੂੰ ਕੱਢ ਦਿੰਦੀ ਹੈ ਕਿ ਯਿਸੂ ਕੰਢੇ ਤੇ ਸਤਹੀ ਪਾਣੀ ਵਿਚ ਜਾਂ ਰੇਤ ਦੇ ਟਿੱਲੇ ਤੇ ਚੱਲਦਾ ਹੋਵੇ।

ਚੇਲਿਆਂ ਦੀ ਬੇੜੀ ਤੇਜ਼ ਪੌਣ ਅਤੇ ਲਹਿਰਾਂ ਨਾਲ ਡੋਲਦੀ ਸੀ। ਅਨੁਵਾਦ ਹੋਏ ਸ਼ਬਦ ‘‘ਡੋਲਦੀ’’ ਯੂਨਾਨੀ ਕਿਰਿਆ ਸ਼ਬਦ (basanizo) ਦਾ ਅਰਥ ‘‘ਡਾਹਦੀ ਤਕਲੀਫ਼’’ ਜਾਂ ‘‘ਪਰੇਸ਼ਾਨੀ’’ ਹੋ ਸਕਦਾ ਹੈ। ਇਹ ਉਨ੍ਹਾਂ ਦੇ ਬੜੀ ਨਿਰਸ਼ਾ ਵਿਚ ਹੋਣ ਦਾ ਸੰਕੇਤ ਹੈ (8:6 ਤੇ ਟਿੱਪਣੀਆਂ ਵੇਖੋ)। ਹਵਾ ਸਾਹਮਣੀ ਸੀ ਜਿਸ ਤੋਂ ਭਾਵ ਇਹ ਹੈ ਕਿ ਉਹ ਬੇੜੀ ਨੂੰ ਜਿੱਥੇ ਜਾਣਾ ਸੀ ਉੱਥੋਂ ਦੂਰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਚੇਲਿਆਂ ਲਈ ਇਸ ਨੂੰ ਕਾਬੂ ਵਿਚ ਰੱਖਣ ਦਾ ਇੱਕੋ ਇਕ ਢੰਗ ਚੱਪੂ ਚਲਾਈ ਜਾਣਾ ਸੀ ਅਤੇ ਮਰਕੁਸ 6:48 ਆਖਦਾ ਹੈ ਕਿ ਉਨ੍ਹਾਂ ਨੂੰ ‘‘ਚੱਪੂ ਚਲਾਉਣ ਵਿਚ ਔਖ’’ ਹੋ ਰਹੀ ਸੀ। ਉਹ ਅੱਗੇ ਵਧਣ ਦੀ ਕੋਸ਼ ਕਰ ਰਹੇ ਸਨ ਪਰ ਉਹ ਇਸ ਨੂੰ ਅੱਗੇ ਨਹੀਂ ਤੋਰ ਪਾ ਰਹੇ ਸਨ।

ਆਇਤ 25. ਯਿਸੂ ਨੇ ਆਪਣੇ ਚੇਲਿਆਂ ਨੂੰ ਪਰੇਸ਼ਾਨੀ ਵਿਚ ਨਹੀਂ ਡੱਡਿਆ। ਰਾਤ ਦੇ ਚੌਥੇ ਪਹਿਰ ਉਹ ਝੀਲ ਦੇ ਉੱਤੋਂ ਦੀ ਉਨ੍ਹਾਂ ਵੱਲ ਤੁਰਦਾ ਹੋਇਆ ਆਇਆ। ‘‘ਝੀਲ ਦੇ ਉੱਤੋਂ ਦੀ ਤੁਰਦੇ ਹੋਏ’’ ਯਿਸੂ ਨੇ ਇਕ ਵਾਰ ਫੇਰ ਇਹ ਸਾਬਿਤ ਕਰਦਿਆਂ ਕਿ ਉਹ ਸਚਮੁਚ ਖੁਦਾ ਦਾ ਇਲਾਹੀ ਪੁੱਤਰ ਹੈ, ਪਾਣੀ ਉੱਤੇ ਆਪਣੀ ਸ਼ਕਤੀ ਵਿਖਾਈ (8:26, 27 ਤੇ ਟਿੱਪਣੀਆਂ ਵੇਖੋ)।

‘‘ਚੌਥੇ ਪਹਿਰ’’ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਸਾਰੀ ਰਾਤ ਝੀਲ ਵਿਚ ਰਹੇ ਸਨ। ਰੋਮੀ ਲੋਕਾਂ ਨੇ ਨੇੜੇ ਆ ਰਹੇ ਦੂਸ਼ਮਣਾਂ ਦਾ ਪਤਾ ਲਾਉਣ ਲਈ ਅਤੇ ਕੈਦੀਆਂ ਦੀ ਰਾਖੀ ਲਈ ਸਿਪਾਹੀਆਂ ਦੀ ਡਿਊਟੀ ਲਾਉਣ ਦੇ ਮਕਸਦ ਨਾਲ ਰਾਤ ਨੂੰ ਚਾਰ ਪਹਿਰ<sup>2</sup> ਵਿਚ ਵੰਡਿਆ ਹੋਇਆ ਸੀ। ‘‘ਪਹਿਰ’’ ਲਈ ਯੂਨਾਨੀ ਸ਼ਬਦ (phulakē) ਦਾ ਅਨੁਵਾਦ ਹੋਰ ਸੰਦਰਭਾਂ ਵਿਚ ‘‘ਜੇਲ੍ਹ,’’ ‘‘ਕੈਦ’’ ਜਾਂ ‘‘ਕੈਦਖਾਨਾ’’ ਹੋਇਆ ਹੈ (ਵੇਖੋ 5:25; 14:3, 10)। ਪਹਿਲਾ ਪਹਿਰ ਸ਼ਾਮ 6:00

ਵਜੇ ਤੋਂ ਸ਼ਾਮ 9:00 ਵਜੇ ਤਕ, ਦੂਜਾ ਪਹਿਰ ਸ਼ਾਮ 9:00 ਵਜੇ ਤੋਂ ਮੁਲ੍ਹੇਰੇ 12:00 ਵਜੇ ਤਕ, ਤੀਜਾ ਪਹਿਰ ਸਵੇਰੇ 12:00 ਵਜੇ ਤੋਂ ਸਵੇਰੇ 3:00 ਵਜੇ ਤਕ ਅਤੇ ਚੌਥਾ ਪਹਿਰ ਸਵੇਰੇ 3:00 ਵਜੇ ਤੋਂ ਸਵੇਰੇ 6:00 ਵਜੇ ਤਕ ਹੁੰਦਾ ਸੀ।

**ਆਇਤ 26.** ਪਹਿਲਾਂ ਹੀ ਸਹਿਮੇ ਹੋਏ ਚੇਲਿਆਂ ਨੇ ਯਿਸੂ ਨੂੰ ਪਾਣੀ ਉੱਤੇ ਚੱਲਦਿਆਂ ਆਪਣੇ ਵੱਲ ਆਉਂਦੇ ਵੇਖਿਆ ਤਾਂ ਹੋਰ ਵੀ ਡੈਬਚਰ ਗਏ। ਮਰਕੁਸ ਨੇ ਇਹ ਅੰਜਿਬ ਟਿੱਪਣੀ ਜੋੜੀ ਹੈ ਕਿ ਉਹ ‘‘ਉਨ੍ਹਾਂ ਤੋਂ ਅੱਗੇ ਵਧਣ ਨੂੰ ਕਰਦਾ ਸੀ’’ (ਮਰਕੁਸ 6:48)। ਚੇਲੇ ਆਖਣ ਲੱਗੇ, ‘‘ਇਹ ਭੂਤਨਾ ਹੈ! ਅਤੇ ਡਰ ਕੇ ਡਿੱਡਿਆ ਉੱਠੇ।’’ ਪਾਣੀ ਦੇ ਉੱਤੇ ਹੋਰ ਕੌਣ ਚੱਲ ਸਕਦਾ ਸੀ? ‘‘ਭੂਤਨਾ’’ ਲਈ ਯੂਨਾਨੀ ਭਾਸ਼ਾ ਦੇ ਸ਼ਬਦ (*phantasma*) ਤੋਂ ਡਾਇਆ ਦਾ ਸੰਕੇਤ ਮਿਲਦਾ ਹੈ। ਇਹ ਉਹੀ ਸ਼ਬਦ ਹੈ ਜਿਸ ਤੋਂ ‘‘ਸਾਇਆ’’ ਸ਼ਬਦ ਨਿੱਕਿਲਿਆ ਹੈ। ਉਸ ਸਮੇਂ ਦੀ ਮਸ਼ਹੂਰ ਮਾਨਤਾ ਸੀ ਕਿ ਸ਼ੀਲ ਉੱਤੇ ਦੁਸ਼ਟ ਆਤਮਵਾਂ ਦਾ ਵਸੇਬਾ ਹੈ (ਵੇਖੋ ਪ੍ਰਕਾਸ਼ ਦੀ ਪੋਖੀ 13:1)। ਇਨ੍ਹਾਂ ਚੇਲਿਆਂ ਨੂੰ ਲੱਗਾ ਹੋਵੇਗਾ ਕਿ ਉਸ ‘‘ਭੂਤ’’ ਦਾ ਇਕਾਦਾ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦਾ ਹੈ।<sup>3</sup>

**ਆਇਤ 27.** ਉਨ੍ਹਾਂ ਦੇ ਡਰ ਨੂੰ ਸਮਝਦੇ ਹੋਏ ਯਿਸੂ ਨੇ ਝੱਟ ਉਨ੍ਹਾਂ ਨੂੰ ਅਵਾਜ਼ ਦਿੱਤੀ, ‘‘ਹੌਸਲਾ ਰੱਖੋ! ਮੈਂ ਹਾ।’’ ‘‘ਹੌਸਲਾ ਰੱਖੋ’’ ਆਖ ਕੇ ਪ੍ਰਭੂ ਆਪਣੇ ਚੇਲਿਆਂ ਨੂੰ ਦਲੇਰੀ ਦੇ ਰਿਹਾ ਸੀ (ਵੇਖੋ 9:2, 22)। ਉਸ ਨੇ ਉਨ੍ਹਾਂ ਦੀ ਮੁਸੀਬਤ ਦੀ ਹਕੀਕਤ ਤੋਂ ਇਨਕਾਰ ਨਹੀਂ ਕੀਤਾ, ਪਰ ਆਪਣੀ ਮੌਜੂਦਗੀ ਕਰਕੇ ਉਨ੍ਹਾਂ ਨੂੰ ਯਕੀਨ ਦੁਆਇਆ ਕਿ ਉਨ੍ਹਾਂ ਦਾ ਡਰ ਕੱਢ ਦਿੱਤਾ ਜਾਵੇਗਾ।<sup>4</sup> ‘‘ਮੈਂ ਹਾ।’’ (*egō eimi*) ਇਹ ਜ਼ੋਰ ਦਿੰਦੇ ਹੋਏ (‘‘ਮੈਂ ਹਾ।’’) ਕਹਿਣਾ ਹੈ, ਜੋ ਨਾ ਸਿਰਫ਼ ਯਿਸੂ ਦੀ ਮੌਜੂਦਗੀ ਦਾ ਐਲਾਨ ਹੈ ਬਲਕਿ ਉਸਦੇ ਖੁਦਾ ਹੋਣ ਦਾ ਸੰਕੇਤ ਵੀ ਹੈ। ਇਹੀ ਵਾਕਾਂਸ਼ ਖੁਦਾ ਦੇ ਮੁਕਾਸ਼ਦੇ ਦੇ ਸਬੰਧ ਵਿਚ ਸਪਤਤੀ ਅਨਵਾਦ ਵਿਚ ਮਿਲਦਾ ਹੈ (ਕੁਰ 3:14; ਯਸਾਯਾ 43:10–13; 51:12)। ਇੰਜੀਲ ਦੇ ਯੂਹੀਨਾ ਦੇ ਵਿਰਤਾਂਤ ਵਿਚ ਇਹ ਯਿਸੂ ਦੇ ਇਲਾਹੀ ਮਸੀਹਾ ਹੋਣ ਦੇ ਦਾਅਵਿਆਂ ਵਿਚ ਹੈ।<sup>5</sup> ਇੱਥੇ ਉਸਦੇ ਸ਼ਬਦ ਉਸ ਦੇ ਕੰਮਾਂ ਨਾਲ ਮੇਲ ਖਾਂਦੇ ਹਨ, ਕਿਉਂਕਿ ਸਿਰਫ਼ ਖੁਦਾ ਹੀ ਸ਼ੀਲ ਦੇ ਉੱਤੇ ਚੱਲ ਸਕਦਾ ਹੈ (ਅੱਯੂਥ 9:8; ਜਸੂਰ 77:19; ਹਬ੍ਬੂਕ 3:15)।

### ਪਤਰਸ ਪਾਣੀ ਉੱਤੇ ਯਿਸੂ ਕੋਲ ਆਉਂਦਾ ਹੈ (14:28-33)

<sup>28</sup>ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੂ ਜੀ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦਿਹ।<sup>29</sup> ਉਹ ਨੇ ਆਖਿਆ, ਆ, ਅਤੇ ਪਤਰਸ ਬੇੜੀਓਂ ਉੱਤਰ ਕੇ ਯਿਸੂ ਦੇ ਕੋਲ ਜਾਣ ਨੂੰ ਪਾਣੀ ਉੱਤੇ ਭੁਰਨ ਲੱਗਾ।<sup>30</sup> ਪਰ ਪੈਣ ਵੇਖ ਕੇ ਡਰਿਆ ਅਰ ਜਾਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੂ ਜੀ, ਮੈਨੂੰ ਬਚਾ ਲੈ!<sup>31</sup> ਅਤੇ ਝੱਟ ਯਿਸੂ ਨੇ ਹੱਥ ਲੰਮਾ ਕਰ ਕੇ ਉਹ ਨੂੰ ਫੜ ਲਿਆ ਅਤੇ ਉਹ ਨੂੰ ਆਖਿਆ, ਹੋ ਬੋੜੀ ਪਰਤੀਤ ਵਾਲਿਆ, ਤੈਂ ਕਿਉਂ ਭਰਮ ਕੀਤਾ?<sup>32</sup> ਅਰ ਜਾਂ ਉਹ ਬੇੜੀ ਉੱਤੇ ਚੜ੍ਹ ਗਏ ਤਾਂ ਪੈਣ ਬੰਮੁ ਗਈ।<sup>33</sup> ਫੇਰ ਜਿਹੜੇ ਲੋਕ ਬੇੜੀ ਉੱਤੇ ਸਨ ਉਨ੍ਹਾਂ ਨੇ ਉਸ ਦੇ ਅੱਗੇ ਇਹ ਆਖ ਕੇ ਮੱਥਾ ਟੇਕਿਆ, ਕਿ ਤੂੰ ਸੱਚ ਮੁੱਚ ਪਰਮੇਸ਼ੁਰ ਦਾ ਪੁੱਤਰ ਹੈਂ।

**ਆਇਤ 28.** ਪਤਰਸ ਨੂੰ ਹੁਣ ਯਕੀਨ ਹੋ ਚੁਕਿਆ ਸੀ ਕਿ ਯਿਸੂ ਹੀ ਹੈ, ‘‘ਪ੍ਰਭੂ ਜੀ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦਿਹ।’’ ਪਤਰਸ ਦੇ ਬੋਲ ਇਸ ਗੱਲ ਨੂੰ ਕਬੂਲਣਾ ਹੈ ਕਿ ਪਾਣੀ ਦੇ ਉੱਤੇ ਚੱਲਣ ਦੀ ਉਸ ਨੂੰ ਪ੍ਰਭੂ ਦੀ ਇਜਾਜ਼ਤ ਦੀ ਲੋੜ ਸੀ। ਉਸ ਨੂੰ ਪਤਾ ਸੀ ਕਿ ਉਹ ਬੇਠਾਂ ਦੇ ਨਹੀਂ ਚੱਲ ਸਕਦਾ।

ਪਤਰਸ ਨੇ ਅਗਲੇ ਕਈ ਅਧਿਆਇ ਵਿਚ ਲਿਖੀਆਂ ਕਈ ਘਟਨਾਵਾਂ ਵਿਚ ਇਕ ਅਹਿਮ ਭੂਮਿਕਾ

ਨਿਭਾਈ (14:28-31; 15:15; 16:17-19; 17:24-27; 18:21)। ਕਈਆਂ ਨੇ ਉਸ ਨੂੰ ਕਲੀਸੀਆ ਵਿਚ ਪਤਰਸ ਦੀ ਪ੍ਰਮੁੱਖਤਾ ਵੱਲ ਧਿਆਨ ਦੁਆਉਣ ਲਈ ਇਸ ਦੀ ਵਿਆਖਿਆ ਕੀਤੀ ਹੈ। ਪਤਰਸ ਨੇ ਭਾਵੇਂ ਅਹਿਮ ਭੂਮਿਕਾ ਨਿਭਾਉਣੀ ਸੀ, ਪਰ ਆਪਣੀ ਕਲੀਸੀਆ ਦਾ ਸਿਰ ਮਸੀਹ ਹੀ ਹੈ (ਅਫਸੀਆਂ 1:22, 23; ਕਲੀਸੀਆਂ 1:18)। ਕਈ ਮਾਮਲਿਆਂ ਵਿਚ ਇਹ ਕਹਾਣੀਆਂ ਪਤਰਸ ਦੀਆਂ ਕਮਜ਼ੋਰੀਆਂ ਨੂੰ ਵਿਖਾਉਂਦੀਆਂ ਹਨ (ਜੇ ਸਭ ਚੇਲਿਆਂ ਦੀ ਨੁਮਾਈਂਦਗੀ ਕਰਦਾ ਹੈ)।

**ਆਇਤ 29.** ਇੰਜੀਲ ਦਾ ਸਿਰਫ ਮੱਤੀ ਦਾ ਵਿਰਤਾਂਤ ਹੀ ਹੈ ਜਿਸ ਵਿਚ ਪਤਰਸ ਦੀ ਬੇਨਤੀ ਅਤੇ ਇਸਦੇ ਬਾਅਦ ਦੀ ਘਟਨਾ ਦਾ ਜ਼ਿਕਰ ਹੈ। ਮਰਕੁਸ ਅਤੇ ਯੂਹੇਨਾ ਦੇਵੇਂ ਕਹਿੰਦੇ ਹਨ ਕਿ ਚੇਲਿਆਂ ਨੂੰ ਆਪਣਾ ਪਰਿਚੈ ਦੇਣ ਦੇ ਬਾਅਦ ਯਿਸੂ ਉਨ੍ਹਾਂ ਨਾਲ ਬੇੜੀ ਵਿਚ ਬੈਠ ਗਿਆ (ਮਰਕੁਸ 6:51; ਯੂਹੇਨਾ 6:21)। ਸਿਰਫ ਮੱਤੀ ਪਤਰਸ ਦੇ ਪਾਣੀ ਉੱਤੇ ਚੱਲਣ ਦੀ ਨਾਟਕੀ ਕਹਾਣੀ ਨੂੰ ਵਿਖਾਉਂਦਾ ਹੈ। ਯਿਸੂ ਨੇ ਪਤਰਸ ਨੂੰ ਕਿਹਾ, ‘‘ਆ! ’’ ਪਤਰਸ ਝੱਟ ਹੁਕਮ ਮੰਨ ਦੇ ਤੁਛਾਨੀ ਝੀਲ ਵਿਚ ਬੇੜੀ ਤੋਂ ਉੱਤਰ ਗਿਆ। ਇਹ ਪਤਰਸ ਦੀ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ਵਿੱਚੋਂ ਇਕ ਹੋਣੀ ਸੀ। ਅਸਲ ਵਿਚ ਇਸ ਤੇਜ਼ ਤੁਛਾਨ ਵਿਚ ਉਹ ਗਲੀਲ ਦੀ ਝੀਲ ਦੇ ਉੱਪਰ ਭੁਰਿਆ ਸੀ!

**ਆਇਤ 30.** ਪਾਣੀ ਦੇ ਉੱਤੇ ਚੱਲਦਿਆਂ ਪਤਰਸ ਦਾ ਧਿਆਨ ਯਿਸੂ ਤੋਂ ਹਟ ਗਿਆ। ਉਸਨੇ ਆਪਣੇ ਪੈਰਾਂ ਦੇ ਹੇਠ ਚੱਲਦਾ ਪਾਣੀ ਵੇਖਿਆ ਅਤੇ ਪੈਣ ਦੇ ਜੋਰ ਨੂੰ ਮਹਿਸੂਸ ਕੀਤਾ ਅਤੇ ਡਰਿਆ। ਜਦ, ਛੁੱਬਣ ਲੱਗ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੂ ਜੀ, ਮੈਨੂੰ ਬਚਾ ਲੈ (ਵੇਖੋ 8:25)। ਜਿਵੇਂ ਹੀ ਉਸਦਾ ਈਮਾਨ ਡੋਲਿਆ, ਭਾਵ ਉਸਨੇ ਯਿਸੂ ਤੇ ਭਰੋਸਾ ਕਰਨਾ ਬੰਦ ਕਰ ਦਿੱਤਾ, ਤਾਂ ਉਹ ਛੁੱਬਣ ਲੱਗ ਪਿਆ। ਪਤਰਸ ਆਪਣੇ ਆਪ ਵਿਚ ਅਸਲ ਵਿਚ ਸ਼ੱਕ ਕਰਨ ਵਾਲਾ ਬੰਦਾ ਨਹੀਂ ਸੀ, ਕਿਉਂਕਿ ਉਸ ਨੂੰ ਪੱਕਾ ਪਤਾ ਸੀ ਕਿ ਉਹ ਪਾਣੀ ਉੱਤੇ ਨਹੀਂ ਚੱਲ ਸਕਦਾ। ਇਸਦੇ ਉਲਟ ਉਸ ਨੇ ਅਚਾਨਕ ਯਿਸੂ ਉੱਤੇ ਭਰੋਸਾ ਕਰਨਾ ਬੰਦ ਕਰ ਦਿੱਤਾ। ਉਸਦੇ ਛੁੱਬਣ ਦਾ ਕਾਰਣ ਇਹੀ ਸੀ ਕਿ ਪ੍ਰਭੂ ਵਿਚ ਉਸਦਾ ਵਿਸ਼ਵਾਸ ਘੱਟ ਹੋ ਗਿਆ।

**ਆਇਤ 31.** ਪ੍ਰਭੂ ਨੇ ਅੱਗੇ ਵਧ ਕੇ ਪਤਰਸ ਨੂੰ ਵਹਿੰਦੇ ਪਾਣੀ ਵਿੱਚੋਂ ਬਚਾਉਣ ਵਿਚ ਇੱਜਕ ਨਹੀਂ ਕੀਤੀ। ਝੱਟ ਯਿਸੂ ਨੇ ਹੱਥ ਲੰਮਾ ਕਰ ਕੇ ਉਹ ਨੂੰ ਫੜ ਲਿਆ। ਵਚਨ ਇਹ ਨਹੀਂ ਕਹਿੰਦਾ ਕਿ ਯਿਸੂ ਨੇ ਅੱਗੇ ਹੋ ਕੇ ਪਤਰਸ ਨੂੰ ਫੜਿਆ ਜਾਂ ਪਤਰਸ ਤਕ ਪਹੁੰਚਣ ਤਕ ਛੇਤੀ ਕੀਤੀ। ਜਾਹਿਰ ਹੈ ਕਿ ਦੋਵੇਂ ਪਾਣੀ ਦੇ ਉੱਤੇ ਇਕ ਦੂਜੇ ਦੇ ਨੇੜੇ ਸਨ।

ਪਤਰਸ ਨੂੰ ਬਚਾਉਣ ਦੇ ਬਾਅਦ ਯਿਸੂ ਨੇ ਉਹ ਨੂੰ ਆਖਿਆ, ਹੋ ਬੋੜੀ ਪਰਤੀਤ ਵਾਲਿਆ, ਤੈਂ ਕਿਉਂ ਭਰਮ ਕੀਤਾ? ‘‘ਬੋੜੀ ਪਰਤੀਤ ਵਾਲਿਆ’’ ਦਾ ਅਨੁਵਾਦ ਯੂਨਾਨੀ ਭਾਸ਼ਾ ਦੇ ਮਿਸ਼ਨਿਰ ਸ਼ਬਦ (*oligopistos*) ਤੋਂ ਕੀਤਾ ਗਿਆ ਹੈ। ਯਿਸੂ ਨੇ ਕਈ ਵਾਰ ਆਪਣੇ ਬੋਲਦੇ ਹੋਏ ਚੇਲਿਆਂ ਨੂੰ ਝਿੜਕਣ ਲਈ ਇਸੇ ਸ਼ਬਦ ਦੀ ਵਰਤੋਂ ਕੀਤੀ (6:30; 8:26; 16:8; ਵੇਖੋ 17:20)। ‘‘ਬੋੜੀ ਪਰਤੀਤ ਵਾਲੇ’’ ਲੋਕ ਉਨ੍ਹਾਂ ਦੇ ਬਿਲਕੁਲ ਉਲਟ ਹਨ ਜਿਨ੍ਹਾਂ ਦੀ ਯਿਸੂ ਨੇ ਬੜਾ ਵਿਸ਼ਵਾਸ ਰੱਖਣ ਕਰਕੇ ਤਾਰੀਫ ਕੀਤੀ, ਜਿਵੇਂ ਹੋਮੀ ਸੂਬੇਦਾਰ ਅਤੇ ਕਨਾਨੀ ਐਰਤ (8:10; 15:28)। ਇਸ ਸੰਦਰਭ ਵਿਚ ‘‘ਭਰਮ’’ ਲਈ ਸ਼ਬਦ (*distazo*) ਸਿਰਫ ਇੱਥੇ ਅਤੇ ਮੱਤੀ 28:17 ਵਿਚ ਮਿਲਦਾ ਹੈ। ਇਸਦਾ ਲਫਜ਼ੀ ਮਾਇਨਾ ਹੈ ‘‘ਦੋ ਹਿੱਸਿਆਂ ਵਿਚ ਵੰਡਾ।’’ ਪਤਰਸ ਨੇ ਯਿਸੂ ਤੇ ਭਰੋਸਾ ਕੀਤਾ, ਪਰ ਭਾਵੇਂ ਇਕ ਪਲ ਲਈ ਹੀ ਸਹੀ, ਉਸ ਨੇ ਭਰਮ ਵੀ ਕੀਤਾ। ਆਰ. ਟੀ. ਵਾਂਸ ਨਾਲ ਅਸੀਂ ਕਹਿ ਸਕਦੇ ਹਾਂ ਕਿ ‘‘ਅਸਲੀ ਵਿਸ਼ਵਾਸ ਇਕ ਚਿੱਤ ਹੋ ਕੇ ਯਿਸੂ ਤੇ ਧਿਆਨ ਲਾਉਣਾ ਹੈ।’’<sup>6</sup>

**ਆਇਤ 32.** ਇਸ ਸੰਦਰਭ ਵਿਚ ਦੋ ਹੋਰ ਮੋਅਜ਼ਜ਼ੇ ਹੋਏ। ਯਿਸੂ ਅਤੇ ਪਤਰਸ ਦੇ ਬੇੜੀ ਉੱਤੇ ਚੜ੍ਹਦੇ ਸਾਰ ਪੈਣ ਬੰਮ੍ਹ ਗਈ। ਇਸ ਵਾਰ ਯਿਸੂ ਨੇ ਤੁਛਾਨ ਨੂੰ ਬਿਨਾਂ ਕੁਝ ਕਰੇ ਬੰਮ੍ਹ ਦਿੱਤਾ (ਵੇਖੋ 8:26)। ਦੂਜਾ ਮੋਅਜ਼ਜ਼ਾ ਜਿਹੜਾ ਉਨ੍ਹਾਂ ਦੇ ਬੇੜੀ ਵਿਚ ਜਾਣ ਤੇ ਹੋਇਆ, ‘‘ਬੇੜੀ ਉਵੇਂ ਉਸ ਥਾਂ

ਨੂੰ ਜਿਥੇ ਉਨ੍ਹਾਂ ਜਾਣਾ ਸੀ ਉੱਥੇ ਜਾ ਪੁੱਜੀ' (ਯੂਰੰਨਾ 6:21) ਸਿਰਫ ਯੂਹੰਨਾ ਵਿਚ ਹੀ ਮਿਲਦਾ ਹੈ। ਹੁਣੇ ਉਹ ਝੀਲ ਵਿਚ ਹੀ ਸਨ ਅਤੇ ਅਗਲੇ ਹੀ ਪਲ ਕੰਢੇ ਤੇ ਪਹੁੰਚ ਗਏ। ਤੁਛਾਣ ਨੂੰ ਚੇਲਿਆਂ ਦੀ ਬੇੜੀ ਵਹਾ ਕੇ ਲਿਜਾਣ ਤੇ ਉਹ ਝੀਲ ਵਿਚ ਸਨ। ਉਨ੍ਹਾਂ ਦੇ ਚੱਪ੍ਹ ਚਲਾਉਣ ਵੇਲੇ ਸਭ ਲਹਿਰਾਂ ਅਤੇ ਹਵਾ ਦੇ ਉਲਟ ਕੰਮ ਕਰਨ ਦੇ ਬਾਵਜੂਦ ਉਹ ਯਿਸੂ ਦੇ ਪਹੁੰਚਣ ਵੇਲੇ ਕਿੰਨੀ ਦੂਰ ਨਿੱਕਲ ਗਏ ਹੋਣਗੇ। ਇਸਦੇ ਇਲਾਵਾ ਹਵਾ ਸਾਹਮਿਲਿਓ<sup>34</sup> ਪੈ ਰਹੀ ਸੀ ਇਸ ਕਰਕੇ ਉਹ ਉਲਟ ਦਿਸ਼ਾ ਵਿਚ ਹੀ ਵਹਿ ਗਏ ਹੋਣਗੇ। ਜਿਵੇਂ ਹੀ ਯਿਸੂ ਨੇ ਬੇੜੀ ਵਿਚ ਕਦਮ ਰੱਖਿਆ, ਉਹ ਆਪਣੀ ਮੰਜ਼ਿਲ ਤੇ ਪੁੱਜ ਗਏ ਜਿਥੇ ਉਨ੍ਹਾਂ ਜਾਣਾ ਸੀ।

**ਆਇਤ 33.** ਇੰਜੀਲ ਦਾ ਮਰਕੁਸ ਦਾ ਵਿਰਤਾਂਤ ਦੱਸਦਾ ਹੈ ਕਿ ਜੋ ਕੁਝ ਯਿਸੂ ਨੇ ਕੀਤਾ ਸੀ ਚੇਲੇ ਉਸ ਤੋਂ 'ਡਾਹਦੇ ਅਚਰਜ ਹੋਏ' ਇਸਦੇ ਇਲਾਵਾ, 'ਉਨ੍ਹਾਂ ਨੇ ਉਨ੍ਹਾਂ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ ਪਰ ਉਨ੍ਹਾਂ ਦੇ ਦਿਲ ਸੁਨ ਹੋਏ ਹੋਏ ਸਨ' (ਮਰਕੁਸ 6:51, 52)। ਯਿਸੂ ਦੇ ਪੰਜ ਰੋਟੀਆਂ ਅਤੇ ਦੋ ਛੋਟੀਆਂ ਛੋਟੀਆਂ ਮੱਛੀਆਂ ਨਾਲ ਪੰਜ ਹਜ਼ਾਰ ਤੋਂ ਵੱਧ ਲੋਕਾਂ ਨੂੰ ਖੁਆਉਂਦੇ ਵੇਖਣ ਦੇ ਬਾਅਦ ਉਨ੍ਹਾਂ ਨੂੰ ਯਿਸੂ ਵੱਲੋਂ ਕੀਤੀ ਗਈ ਕਿਸੇ ਵੀ ਗੱਲ ਤੇ ਹੈਰਾਨ ਨਹੀਂ ਹੋਣਾ ਚਾਹੀਦਾ। ਇਹ ਸਬਕ ਮੰਨਣ ਵਿਚ ਉਨ੍ਹਾਂ ਨੂੰ ਬਹੁਤ ਦੇਰ ਲਗ ਗਈ ਕਿ 'ਖੁਦਾ' ਜਾਂ ਉਸ ਦੇ ਪੁੱਤਰ ਲਈ ਕੁਝ ਵੀ ਨਾਮੁਮਕਿਨ ਨਹੀਂ ਹੈ।

ਉਨ੍ਹਾਂ ਨੇ ਇਹ ਆਖਦਿਆਂ ਕਿ 'ਤੂੰ ਸੱਚ ਮੁੱਚ ਪਰਮੇਸ਼ੁਰ ਦਾ ਪੁੱਤਰ ਹੈੰ' ਯਿਸੂ ਨੂੰ ਮੱਥਾ ਟੇਕਿਆ। 'ਮੱਥਾ ਟੇਕਿਆ' ਲਈ ਯੂਨਾਨੀ ਸ਼ਬਦ (proskuneō) ਦਾ ਅਨੁਵਾਦ 'ਬੰਦਰੀ,' 'ਭੁਕਣਾ,' ਜਾਂ 'ਗੋਡ ਨਿਵਾਉਣਾ' ਕੀਤਾ ਜਾਂਦਾ ਹੈ (2:2 ਤੇ ਟਿੱਪਣੀਆਂ ਵੇਖੋ)। ਲਿਖਤ ਵਿਚ ਇੱਥੇ ਪਹਿਲੀ ਵਾਰ ਯਿਸੂ ਨੂੰ ਉਸਦੇ ਚੇਲਿਆਂ ਵੱਲੋਂ 'ਪਰਮੇਸ਼ੁਰ ਦਾ ਪੁੱਤਰ' ਦੇ ਰੂਪ ਵਿਚ ਮੰਨਿਆ ਗਿਆ ਹੈ, ਜੋ ਕਿ ਮਸੀਹਾ ਦਾ ਰੁਤਬਾ ਹੈ (ਜ਼ਬੂਰ 2:7), ਜੋ ਉਸਦੇ ਇਲਾਹੀ ਹੋਣ ਦਾ ਸੰਕੇਤ ਹੈ (26:63, 64)। ਯੂਨਾਨੀ ਭਾਸ਼ਾ ਵਿਚ 'ਪਰਮੇਸ਼ੁਰ ਦਾ ਪੁੱਤਰ' (theou huios) ਵਾਕਾਂਸ਼ ਵਿਚ ਇਹ ਸੰਕੇਤ ਨਹੀਂ ਹੈ ਕਿ ਇਸਦਾ ਅਨੁਵਾਦ 'ਕਿਸੇ ਈਸ਼ੁਰ ਦਾ ਇਕ ਪੁੱਤਰ' ਹੈ ਯਿਸੂ ਦੇ ਚੇਲੇ ਜੋ ਕਿ ਯਹੁਦੀ ਸਨ, ਅਜਿਹੀ ਗੱਲ ਨਹੀਂ ਕਰ ਸਕਦੇ ਸਨ ਅਤੇ ਮੱਤੀ ਦੇ ਪਾਠਕ ਜੋ ਕਿ ਯਹੁਦੀ ਮਸੀਹੀ ਸਨ ਉਨ੍ਹਾਂ ਲਈ ਇਸਦਾ ਕੋਈ ਮਤਲਬ ਨਹੀਂ ਹੋਣਾ ਸੀ। ਇਸਦੇ ਉਲਟ ਈ. ਸੀ. ਕੋਲਵੈਲ ਦੇ ਸੁਆਏ ਯੂਨਾਨੀ ਵਿਆਕਰਣ ਦੇ ਨਿਯਮ ਦੀ ਇਕ ਉਦਾਹਰਣ ਦਾ ਵਾਕਾਂਸ਼ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕਿਰਿਆ ਸ਼ਬਦ ਤੋਂ ਪਹਿਲਾਂ ਆਉਣ ਵਾਲੀ ਨਿਸ਼ਚਿਤ ਗੱਲ ਵਿਚ ਉਪਪਦ ਨਹੀਂ ਹੁੰਦਾ।<sup>35</sup> ਯਿਸੂ ਪਰਮੇਸ਼ੁਰ ਦਾ ਪੁੱਤਰ ਹੈ। ਯਿਸੂ ਦੇ ਇਲਾਹੀ ਪੁੱਤਰ ਹੋਣ ਦਾ ਵਿਸ਼ਾ ਮੱਤੀ ਦੀ ਪੂਰੀ ਕਿਤਾਬ ਵਿਚ ਗੁੱਚਿਆ ਹੋਇਆ ਹੈ।<sup>36</sup>

### ਵਾਧੂ ਚੰਗਿਆਈਆਂ (14:34-36)

<sup>34</sup>ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ। <sup>35</sup>ਅਰ ਜਾਂ ਉੱਥੋਂ ਦੇ ਲੋਕਾਂ ਨੇ ਉਹ ਨੂੰ ਪਛਾਣਿਆ ਤਾਂ ਉਸ ਸਾਰੇ ਇਲਾਕੇ ਵਿਚ ਖਬਰ ਭੇਜ ਕੇ ਸਾਰਿਆਂ ਰੋਗੀਆਂ ਨੂੰ ਉਸ ਕੇਲ ਲਿਆਂਦਾ। <sup>36</sup>ਅਤੇ ਉਹ ਦੀ ਮਿੰਨਤ ਕੀਤੀ ਜੇ ਉਨ੍ਹਾਂ ਨੂੰ ਨਿਰਾ ਆਪਣੇ ਲੀਡੇ ਦਾ ਪੱਲਾ ਛੋਹਣ ਦਿਹ ਅਰ ਜਿਨਿਆਂ ਨੇ ਛੋਹਿਆ ਉਹ ਚੰਗੇ ਹੋ ਗਏ।

ਯਿਸੂ ਭਾਵੇਂ ਆਮ ਤੌਰ ਤੇ ਲੋਕਾਂ ਦੀਆਂ ਨਿੱਜੀ ਲੋੜਾਂ ਦਾ ਧਿਆਨ ਰੱਖਦਾ ਸੀ, ਪਰ ਮੱਤੀ ਨੇ ਇਸ ਸਮੇਂ ਵਾਂਗ ਉਨ੍ਹਾਂ ਸਮਿਆਂ ਨੂੰ ਵੀ ਲਿਖਿਆ ਹੈ ਜਿਥੇ ਯਿਸੂ ਨੇ ਭੀੜ ਦੇ ਲੋਕਾਂ ਨੂੰ ਚੰਗਿਆਈ ਦਿੱਤੀ (4:23, 24; 8:16, 17; 9:35; 12:15; 14:34-36; 15:30, 31)।

**ਆਇਤ 34.** ਯਿਸੂ ਅਤੇ ਚੇਲੇ ਈਲ ਦੇ ਪੂਰਬ ਤੋਂ ਜਿਥੇ ਉਸਨੇ ਪੰਜ ਹਜ਼ਾਰ ਨੂੰ ਖੁਆਇਆ ਸੀ, ਪੱਛਮ ਵੱਲ ਨੂੰ ਪਾਰ ਉੱਤਰੇ (ਵੇਖੋ 9: 1)। ਭੀੜ ਕਫਰਨਾਹੂਮ ਅਤੇ ਮਗਦਲਾ (ਮਰੀਅਮ ਮਗਦਲੀਨੀ ਦਾ ਪਿੰਡ) ਵਿਚਕਾਰ ਇਕ ਛੋਟੇ ਜਿਹੇ ਖੂਬਸੂਰਤ ਮੈਦਾਨੀ ਇਲਾਕੇ ਗੰਨੇਸਰਤ ਪਹੁੰਚੇ। ‘‘ਗੰਨੇਸਰਤ’’ ਦੇ ਨਾਂਅ ਦਾ ਅਰਥ ‘‘ਰਾਜ ਕੁਮਾਰ ਦਾ ਬਾਗ’’ ਜਾਂ ‘‘ਅਮੀਰਾਂ ਦਾ ਬਾਗ’’ ਹੋ ਸਕਦਾ ਹੈ। ਤਿੰਨ ਕੁ ਮੀਲ ਲੰਬਾ ਅਤੇ ਇਕ ਮੀਲ ਚੌੜਾ ਭਾਵ ਛੋਟਾ ਜਿਹਾ ਹੋਣ ਦੇ ਬਾਵਜੂਦ ਇਸਦੀ ਅਬਾਦੀ ਕਾਫ਼ੀ ਸੀ।

ਜੇਸੇਫਸ ਨੇ ਇਸ ਨੂੰ ਉਪਜਾਊ ਇਲਾਕਾ ਦੱਸਿਆ ਹੈ ਜਿਸ ਵਿਚ ਅੰਜੀਰ, ਜੈਡੂਨ, ਅਖਰੋਟ ਅਤੇ ਅੰਗੂਰ ਵਰਗੀਆਂ ਵਨ-ਸੁਵੰਨੀਆਂ ਫਸਲਾਂ ਹੁੰਦੀਆਂ ਸਨ।<sup>10</sup> ਇਹ ਐਨਾ ਮਸ਼ਹੂਰ ਸੀ ਕਿ ਗਲੀਲ ਦੀ ਈਲ ਨੂੰ ਗੰਨੇਸਰਤ ਦੀ ਈਲ ਵੀ ਕਿਹਾ ਜਾਂਦਾ ਸੀ (ਲੂਕਾ 5: 1)।

**ਗੰਨੇਸਰਤ** ਨਾਂਅ ਨਾ ਸਿਰਫ ਮੈਦਾਨ ਬਲਕਿ ਸ਼ਹਿਰ ਨਾਲ ਵੀ ਜੁੜੀਆ ਹੋਇਆ ਸੀ। ਯਹੂਦੀ ਰਵਾਇਤ ਮੁਤਾਬਿਕ ਗੰਨੇਸਰਤ ਪੁਰਾਣੇ ਨੇਮ ਵਾਲੇ ਕਿਨਾਰਥ ਦਾ ਹੀ ਯੂਨਾਨੀ ਨਾਂ ਸੀ (ਯਹੋਸ਼੍ਵਾ 19: 35)। ਉਸ ਵਕਤ ਗਲੀਲ ਦੀ ਈਲ ਨੂੰ ਕਿਨਰਤ ਸਮੁੰਦਰ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ (ਯਹੋਸ਼੍ਵਾ 13: 27)।

**ਆਇਤ 35.** ਗੰਨੇਸਰਤ ਦੇ ਲੋਕਾਂ ਨੇ ਜਿਨ੍ਹਾਂ ਨੇ ਪਹਿਲਾਂ ਵੀ ਯਿਸੂ ਦੇ ਮੌਅਜਜੇ ਵੇਖੇ ਹੋਣਗੇ, ਉਸ ਨੂੰ ਪਛਾਣਿਆ ਅਤੇ ਉਸ ਸਾਰੇ [ਸ਼ਹਿਰਾਂ ਅਤੇ ਪਿੰਡਾਂ ਸਨੇ] ਇਲਾਕੇ ਵਿਚ ਪ੍ਰਬਹਾਰ ਭੇਜ ਦਿੱਤੀ ਕਿ ਯਿਸੂ ਫੇਰ ਉੱਥੇ ਆਇਆ ਹੈ। ਨਤੀਜਾ ਇਹ ਹੋਇਆ ਕਿ ਲੋਕਾਂ ਦੀ ਭੀੜ ਨੇ ਸਾਰਿਆਂ ਰੋਗੀਆਂ ਨੂੰ ਉਸ ਕੋਲ ਲਿਆਂਦਾ।

**ਆਇਤ 36.** ਉਨ੍ਹਾਂ ਨੇ ਮਿੰਨਤ ਕੀਤੀ ਜੋ ਉਨ੍ਹਾਂ ਨੂੰ ਨਿਰਾ ਆਪਣੇ ਲੀੜੇ ਦਾ ਪੱਲਾ ਛੋਹਣ ਦਿਹ। ਉਨ੍ਹਾਂ ਨੇ ਲਹੂ ਵਿਹਿਣ ਵਾਲੀ ਉਸ ਔਰਤ ਬਾਰੇ ਸੁਣਿਆ ਹੋਵੇਗਾ ਜਿਸਨੇ ਯਿਸੂ ਦੇ ਪੱਲੇ ਨੂੰ ਛੁਹਿਆ ਸੀ ਅਤੇ ਉਸਦੀ ਬੀਮਾਰੀ ਉਸੇ ਵੇਲੇ ਜਾਂਦੀ ਰਹੀ ਸੀ (9: 20, 21 ਤੇ ਟਿੱਪਣੀਆਂ ਵੇਖੋ)। ‘‘ਆਪਣੇ ਲੀੜੇ ਦਾ ਪੱਲਾ’’ ਤੋਂ ਭਾਵ ਉਹ ਝਾਲਰਾਂ ਹੋਣਗੀਆਂ ਜਿਨ੍ਹਾਂ ਨੂੰ ਯਹੂਦੀ ਲੋਕ ਸ਼ਰਾਂ ਨੂੰ ਮੰਨਦੇ ਹੋਏ ਆਪਣੇ ਚੇਗੇ ਤੇ ਲਾਉਂਦੇ ਸਨ (ਗਿਣਤੀ 15: 37-41; ਵਿਵਸਥਾਸਾਰ 22: 12; ਵੇਖੋ ਮੱਤੀ 23: 5)। ਚੰਗਿਆਈ ਦੇਣ ਦੀ ਸ਼ਕਤੀ ਬੇਸ਼ਕ ਉਹਦੇ ਕੱਪੜਿਆਂ ਵਿਚ ਨਹੀਂ ਸੀ, ਪਰ ਯਿਸੂ ਨੇ ਲੋਕਾਂ ਨੂੰ ਇੜਕਿਆ ਨਹੀਂ; ਇਸਦੇ ਉਲਟ ਜਿਨ੍ਹਾਂ ਦਾ ਵਿਸ਼ਵਾਸ ਸੀ ਉਨ੍ਹਾਂ ਨੇ ਉਹਦੇ ਕੱਪੜੇ ਨੂੰ ਛੁਹਿਆ ਅਤੇ ਉਹ ਚੰਗੇ ਹੋ ਗਏ।

### ~~~ ਸਥਕ ~~~

#### ਪਤਰਸ ਦਾ ਵਿਸ਼ਵਾਸ (14:22-33)

ਪਤਰਸ ਦੀ ਕੋਈ ਗੱਲ ਸਾਡੇ ਵਿੱਚੋਂ ਬਹੁਤਿਆਂ ਨੂੰ ਉਹਦੇ ਵਰਗਾ ਬਣਾ ਦਿੰਦੀ ਹੈ। ਜਦ ਅਸੀਂ ਉਸ ਨੂੰ ਮੱਛੀਆਂ ਫੜਦੇ, ਪ੍ਰਚਾਰ ਕਰਦੇ, ਇਕਰਾਰ ਕਰਦੇ ਜਾਂ ਇਨਕਾਰ ਕਰਦਿਆਂ ਵੇਖਣ ਦੀ ਕਲਪਨਾ ਕਰਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਉਸ ਦੀ ਥਾਂ ਰੱਖਣਾ ਅਸਾਨ ਲਗਦਾ ਹੈ। ਸਾਡੇ ਵਾਂਗ ਹੀ ਆਮ ਤੌਰ ਤੇ ਉਹ ਲੜਖੜਾ ਕੇ ਡਿੱਗ ਜਾਂਦਾ ਸੀ ਪਰ ਇਸਦੇ ਬਾਵਜੂਦ ਉਹ ਵਿਸ਼ਵਾਸ ਦੀ ਚੋਟੀ ਤੇ ਚੜ੍ਹ ਗਿਆ। ਸਾਨੂੰ ਇਹ ਵਿਚਾਰ ਕਰਨਾ ਚੰਗਾ ਲਗਦਾ ਹੈ ਕਿ ਜੇ ਪਤਰਸ ਨੂੰ ਵਿਸ਼ਵਾਸ ਦੇ ਐਨੇ ਮਹਾਨ ਪਲ ਮਾਨਣ ਦਾ ਮੌਕਾ ਮਿਲ ਸਕਦਾ ਹੈ ਤਾਂ ਸਾਨੂੰ ਵੀ ਮਿਲ ਸਕਦਾ ਹੈ।

ਜਦ ਪਤਰਸ ਨੂੰ ਯਕੀਨ ਹੋ ਗਿਆ ਕਿ ਯਿਸੂ ਹੀ ਪਾਣੀ ਉੱਤੇ ਚੱਲ ਰਿਹਾ ਹੈ ਤਾਂ ਉਸ ਨੇ ਬੇਨਤੀ ਕੀਤੀ, ‘‘ਪ੍ਰਭੂ ਜੀ ਜੇ ਤੂੰ ਹੈਂ ਤਾਂ ਮੈਨੂੰ ਪਾਣੀ ਦੇ ਉੱਪਰੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ’’ (14: 28)। ਹਰ ਕਿਸੇ ਲਈ ਸ਼ਾਇਦ ਪਤਰਸ ਦੇ ਲਈ ਵੀ ਹੈਰਾਨੀ ਦੀ ਗੱਲ ਸੀ ਕਿ ਉਹ

ਛੋਟੀ ਬੇੜੀ ਵਿੱਚੋਂ ਦੀ ਨਿੱਕਲ ਕੇ ਤੁਝਾਨੀ ਲਹਿਰ ਦੇ ਉੱਤੇ ਚੱਲਣ ਲੱਗਿਆ। ਉਸਦਾ ਧਿਆਨ ਯਿਸੂ ਉੱਤੇ ਲੱਗਾ ਹੋਇਆ ਸੀ। ਪਰ ਜਿਵੇਂ ਹੀ ਉਸ ਨੇ ਹਵਾ ਨੂੰ ਮਹਿਸੂਸ ਕੀਤਾ ਅਤੇ ਆਪਣੇ ਹੇਠਾਂ ਝੀਲ ਉੱਤੇ ਨਜ਼ਰ ਮਾਰੀ ਤਾਂ ਉਹ ਡਰ ਗਿਆ ਅਤੇ ਡੁੱਬਣ ਲਗ ਪਿਆ। ਜਦ ਤਕ ਉਹ ਯਿਸੂ ਦੀ ਸ਼ਕਤੀ ਉੱਤੇ ਨਿਰਭਰ ਸੀ, ਉਹ ਪਾਣੀ ਉੱਤੇ ਚੱਲਦਾ ਰਿਹਾ। ਜਦ ਸ਼ੱਕ ਕਰਨ ਲੱਗਾ ਤੇ ਉਹ ਡਰ ਨਾਲ ਜਕੜਿਆ ਗਿਆ ਤਾਂ ਡੁੱਬਣ ਲੱਗਾ। ਡਰਕ ਵਿਸ਼ਵਾਸ ਦਾ ਹੈ।

### ਟਿੱਪਣੀਆਂ

੧ ‘‘ਝੀਲ ਦੇ ਵਿਚਕਾਰ’’ ਕੁਝ ਪ੍ਰਾਚੀਨ ਹੱਥਲਿਖਤਾਂ ਵਿਚ ਮੱਤੀ 14:24 ਵਿਚ ਮਿਲਦਾ ਹੈ।<sup>2</sup> ਲਾਇਵੀ ਹਿਸਟਰੀ ਆਫ ਰੋਮ 36.24.1. ਰਵਾਇਤੀ ਤੌਰ ਤੇ ਯਹੁਦੀਆਂ ਨੇ ਰਾਤ ਨੂੰ ਤਿੰਨ ਪਹਿਰਾਂ ਵਿਚ ਵੰਡਿਆ ਹੋਇਆ ਸੀ; ਸੂਰਜ ਡੁੱਬਣ ਤੋਂ ਰਾਤ 10:00 ਵਜੇ, ਰਾਤ 10:00 ਵਜੇ ਤੋਂ ਸਵੇਰੇ 2:00 ਵਜੇ ਅਤੇ ਸਵੇਰੇ 2:00 ਵਜੇ ਤੋਂ ਸੂਰਜ ਚੜ੍ਹਨ ਤਕ (ਕੁਝ 14:24; ਨਿਆਈਆਂ 7:19; 1 ਸਾਮੂਏਲ 11:11; ਵਿਰਲਾਪ 2:19)।<sup>3</sup> ਡੋਨਲਡ ਏ. ਹੈਗਨਰ, ਮੈਥਿਊ 14-28, ਵਰਡ ਬਿਬਲੀਕਲ ਕਮੈਂਟਰੀ, ਜਿਲਦ 33ਈ (ਡਲਾਸ: ਵਰਡ ਬੁਕਸ, 1995), 423. <sup>4</sup>ਆਰ. ਟੀ. ਫਾਂਸ, ਦ ਗੌਸਪਲ ਅਕਾਰਡਿੰਗ ਟੂ ਮੈਥਿਊ, ਦ ਟਿੰਡੇਲ ਨਿਊ ਟੈਸਟਾਮੈਂਟ ਕਮੈਂਟਰੀ (ਗ੍ਰੌਂਡ ਰੈਪਿਡਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1985), 231-32. 238-39. <sup>5</sup>ਯੂਹੰਨਾ 4:26; 6:20, 35, 48, 51; 8:12, 18, 24, 28, 58; 10:7, 9, 11, 14; 11:25; 13:19; 14:6; 15:1, 5; 18:5, 6, 8. <sup>6</sup>ਫਾਂਸ, 239. <sup>7</sup>ਈ. ਸੀ. ਕੋਲਵੇਲ, ‘‘ਏ ਡੈਫਾਨੇਟ ਰੂਲ ਫਾਰ ਦ ਯੂਜ਼ ਆਫ ਦ ਆਰਟੀਕਲ ਇਨ ਦ ਗ੍ਰੀਕ ਨਿਊ ਟੈਸਟਾਮੈਂਟ,’’ ਜਰਨਲ ਆਫ ਬਿਬਲੀਕਲ ਲਿਟਰੇਚਰ 52 (1933): 12-21. <sup>8</sup>ਮੱਤੀ 1:23; 2:15; 3:17; 4:3, 6; 8:29; 11:27; 14:33; 16:16; 17:5; 24:36; 26:63; 27:40, 43, 54; 28:19. <sup>9</sup>ਦ ਇੰਟਰਨੈਸ਼ਨਲ ਸਟੈਂਡਰਡ ਬਾਈਬਲ ਇੰਸਾਈਕਲੋਪੀਡੀਆ, ਸੋਪਿਆ ਅੰਕ. ਜਿਉਡਰੀ ਡਬਲਯੂ. ਬ੍ਰੂਮਿਲ (ਗ੍ਰੌਂਡ ਰੈਪਿਡਸ, ਮਿਸ਼ਨਗਨ: ਵਿਲੀਅਮ ਬੀ. ਈਰਡਮੈਂਸ ਪਬਲੀਸ਼ਿੰਗ ਕੰ., 1982), 2:443 ਵਿਚ ਵਿਲੀਅਮ ਡਬਲਯੂ. ਬੋਹਲਰ, ‘‘ਗੰਨੇਸਰਤ’’<sup>10</sup>ਜੋਸੇਫਸ ਵਾਰਜ਼ 3.10.8.